

ਵੈਲਜ਼ਫੋਰਡ ਖੇਤਰ ਵਿੱਚ ਵਧਾਈ ਹੋਈ ਖੇਤਰੀ ਪਾਰਕ

2002 ਅਤੇ 2006 ਵਿੱਚ, ਵਿਕਟੋਰੀਆ ਦੀ ਸਾਬਕਾ ਸਰਕਾਰ ਨੇ ਗ੍ਰੇਟਰ ਬੈਂਡੀਗੋ ਨੈਸ਼ਨਲ ਪਾਰਕ ਅਤੇ ਬੈਂਡੀਗੋ ਖੇਤਰੀ ਪਾਰਕ ਬਣਾਇਆ।
ਲੱਗਭਗ 20 ਸਾਲ ਬਾਅਦ ਅਸੀਂ ਇਸ ਵਿਰਾਸਤ ਨੂੰ ਅੱਗੇ ਵਧਾ ਰਹੇ ਹਾਂ

ਹੁਣ ਹੋਰ ਵੀ ਲੋਕ ਬੈਂਡੀਗੋ ਵਿੱਚ ਰਹਿ ਰਹੇ ਹਨ ਅਤੇ ਫੇਰੀਆਂ ਪਾ ਰਹੇ ਹਨ, ਸਾਡੀ ਕੁਦਰਤੀ ਵੈਭਵਾਂ ਦੀ ਵਰਤੋਂ ਕਰ ਰਹੇ ਹਨ ਅਤੇ ਉਨ੍ਹਾਂ ਦੀ ਕਦਰ ਕਰ ਰਹੇ ਹਨ। ਇਹੀ ਕਾਰਨ ਹੈ ਕਿ ਅਸੀਂ ਬੈਂਡੀਗੋ ਖੇਤਰੀ ਪਾਰਕ ਵਿੱਚ 7,000 ਤੋਂ ਵੱਧ ਹੈਕਟੇਅਰ ਹੋਰ ਜੋੜ ਰਹੇ ਹਾਂ, ਇਹੋ ਜਿਹਾ ਪਹੁੰਚਯੋਗ ਸਥਾਨ ਵਿੱਚ ਜੋ ਵਧਦੀ ਮੰਗ ਨੂੰ ਪੂਰਾ ਕਰਦਾ ਹੈ।

ਅਸੀਂ ਵਾਤਾਵਰਣ ਦੀ ਲੰਬੀ ਮਿਆਦ ਦੀ ਸੁਰੱਖਿਆ ਦੀ ਵਿਵਸਥਾ ਕਰ ਰਹੇ ਹਾਂ, ਅਤੇ ਇਹ ਯਕੀਨੀ ਬਣਾ ਰਹੇ ਹਾਂ ਕਿ ਵਿਕਟੋਰੀਆ ਵਾਸੀ ਸਾਡੀਆਂ ਸੁੰਦਰ ਖੁੱਲ੍ਹੀਆਂ ਥਾਵਾਂ ਦਾ ਆਨੰਦ ਲੈਣਾ ਜਾਰੀ ਰੱਖ ਸਕਦੇ ਹਨ। ਅਸੀਂ ਦੇਸ਼ ਨਾਲ ਜੁੜੇ ਰਹਿਣ ਦਾ ਸਮਰਥਨ ਕਰਨ ਅਤੇ ਨਵੇਂ ਪਾਰਕਾਂ ਅਤੇ ਹਰਿਆਲੀ ਵਾਲੇ ਖੇਤਰਾਂ ਦਾ ਨਾਮ ਰੱਖਣ ਲਈ ਰਵਾਇਤੀ ਮਾਲਕਾਂ ਨਾਲ ਭਾਈਵਾਲੀ ਕਰਨ ਲਈ ਵੀ ਵਚਨਬੱਧ ਹਾਂ।

ਵਿਸਥਾਰ ਕੀਤੀ ਬੈਂਡੀਗੋ ਖੇਤਰੀ ਪਾਰਕ ਵਿੱਚ, ਤੁਸੀਂ ਅਨੰਦ ਮਾਨਣ ਦੇ ਯੋਗ ਹੋਵੋਗੇ

- ਜੰਗਲ ਦੀ ਸੈਰ ਕਰਨੀ (ਬੁਸ਼ਵਾਕਿੰਗ), ਕੁਦਰਤ ਨੂੰ ਨਿਹਾਰਨਾ ਅਤੇ ਪਿਕਨਿਕ ਕਰਨੀ
- ਕੈਂਪ ਲਗਾਉਣਾ
- ਕਾਰ ਰਾਹੀਂ ਸੈਰ, ਜਿਸ ਵਿੱਚ ਚਾਰ-ਪਹੀਆ ਡਰਾਈਵਿੰਗ ਵੀ ਸ਼ਾਮਲ ਹੈ
- ਟਰੇਲ ਬਾਈਕ ਰਾਈਡਿੰਗ
- ਮਾਊਂਟੇਨ ਬਾਈਕਿੰਗ ਅਤੇ ਸਾਈਕਲ ਚਲਾਉਣਾ
- ਸੜਕਾਂ ਉੱਤੇ ਘੋੜ ਸਵਾਰੀ
- ਕੁਝ ਖੇਤਰਾਂ ਵਿੱਚ ਕੁੱਤੇ ਨੂੰ ਸੈਰ ਕਰਵਾਉਣਾ
- ਮਨੋਰੰਜਨ ਲਈ ਖਣਿਜ ਲੱਭਣਾ।

ਜੂਨ 2029 ਤੱਕ ਨਾਮਜ਼ਦ ਜਗ੍ਹਾਵਾਂ ਤੋਂ ਘਰੇਲੂ ਬਾਲਣ ਵਾਲੀ ਕੁਝ ਲੱਕੜ ਇਕੱਠੀ ਕਰਨ ਨੂੰ ਆਗਿਆ ਦਿੱਤੀ ਜਾਵੇਗੀ।
ਮਨੋਰੰਜਨੀ ਸ਼ਿਕਾਰ ਅਤੇ ਵਪਾਰਕ ਲੱਕੜ ਦੀ ਕਟਾਈ ਦੀ ਆਗਿਆ ਵਿਸਥਾਰ ਕੀਤੀ ਖੇਤਰੀ ਪਾਰਕ ਵਿੱਚ ਨਹੀਂ ਦਿੱਤੀ ਜਾਵੇਗੀ।

ਇਹਨਾਂ ਤਬਦੀਲੀਆਂ ਬਾਰੇ

ਇਹ ਤਬਦੀਲੀਆਂ ਵਿਕਟੋਰੀਅਨ ਵਾਤਾਵਰਣ ਮੁਲਾਂਕਣ ਕੌਂਸਲ (VEAC's) ਦੀ ਮੱਧ ਪੱਛਮੀ ਤਫ਼ਤੀਸ਼ ਦੀ ਅਖੀਰਲੀ ਰਿਪੋਰਟ ਅਤੇ ਇਸ ਦੀਆਂ ਸਿਫਾਰਸ਼ਾਂ ਪ੍ਰਤੀ ਵਿਕਟੋਰੀਆ ਸਰਕਾਰ ਦੀ ਪ੍ਰਤੀਕਿਰਿਆ ਨੂੰ ਦਰਸਾਉਂਦੀਆਂ ਹਨ।

ਇਹ ਤਬਦੀਲੀਆਂ ਸਾਡੇ ਕੀਮਤੀ ਵਾਤਾਵਰਣ ਅਤੇ ਜੈਵ-ਵਿਭਿੰਨਤਾ ਦੇ ਵੈਭਵ ਨੂੰ ਸੁਰੱਖਿਅਤ ਰੱਖਦੀਆਂ ਹਨ, ਅਤੇ ਟਿਕਾਊ ਸੰਤੁਲਨ ਕਾਇਮ ਕਰਦੀਆਂ ਹਨ, ਜਿਸ ਦਾ ਉਦੇਸ਼ ਹੁਣ ਅਤੇ ਭਵਿੱਖ ਵਿੱਚ ਸਾਰੇ ਜ਼ਮੀਨੀ ਖਪਤਕਾਰਾਂ ਦੀਆਂ ਲੋੜਾਂ ਨੂੰ ਪੂਰਾ ਕਰਨਾ ਹੈ। ਤੁਸੀਂ ਸਾਡੀ ਵੈੱਬਸਾਈਟ ਉੱਤੇ ਸਰਕਾਰੀ ਪ੍ਰਤੀਕਿਰਿਆ ਵੇਖ ਸਕਦੇ ਹੋ।



ਜੇ ਤੁਹਾਨੂੰ ਸਹਾਇਤਾ ਚਾਹੀਦੀ ਹੈ, ਅਨੁਵਾਦ ਅਤੇ ਦੋਭਾਸ਼ੀਆ ਸੇਵਾ ਵਿੱਚ ਮਦਦ ਲਈ ਕਿਰਪਾ ਕਰਕੇ Translating and Interpreting Service (TIS) ਨੂੰ ਸੰਪਰਕ ਕਰੋ। TIS National ਨੂੰ 131 450 (ਆਸਟ੍ਰੇਲੀਆ ਦੇ ਅੰਦਰ) ਉੱਤੇ ਸੰਪਰਕ ਕਰੋ ਜਾਂ www.tisnational.gov.au ਉੱਤੇ ਜਾਓ